

SIP ਨਾਲ ਆਪਣਾ ਵਿੱਤੀ ਭਵਿੱਖ ਮਜ਼ਬੂਤ ਬਣਾਓ

ਨਿਵੇਸ਼ ਵਿੱਚ ਅਕਸਰ ਨਿਰੰਤਰਤਾ ਅਤੇ ਅਨੁਸ਼ਾਸਨ, ਸਮੇਂ ਦੀ ਚੋਣ ਅਤੇ ਕਿਸਮਤ ਨਾਲੋਂ ਵੱਧ ਫਾਇਦਾ ਦਿੰਦੇ ਹਨ। ਇੱਥੇ ਹੀ **ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP)** ਦੀ ਭੂਮਿਕਾ ਆਉਂਦੀ ਹੈ। ਚਾਹੇ ਤੁਸੀਂ ਤਜਰਬੇਕਾਰ ਨਿਵੇਸ਼ਕ ਹੋ ਜਾਂ ਨਵੀਂ ਸ਼ੁਰੂਆਤ ਕਰ ਰਹੇ ਹੋ, SIP ਲੰਬੇ ਸਮੇਂ ਵਿੱਚ ਦੌਲਤ ਬਣਾਉਣ ਲਈ ਇੱਕ ਤਾਕਤਵਰ ਸਾਧਨ ਹਨ।

ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) ਕੀ ਹੈ?

SIP ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦਾ ਇੱਕ ਸੌਖਾ ਤਰੀਕਾ ਹੈ, ਜਿਸ ਵਿੱਚ ਤੁਸੀਂ ਨਿਯਮਿਤ ਅੰਤਰਾਲਾਂ 'ਤੇ ਇੱਕ ਨਿਰਧਾਰਤ ਰਕਮ ਨਿਵੇਸ਼ ਕਰਦੇ ਹੋ। ਇਸਨੂੰ ਫਿਟਨੈਸ ਰੂਟੀਨ ਵਾਂਗ ਸਮਝੋ: ਜਿਵੇਂ ਨਿਯਮਿਤ ਕਸਰਤ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ, ਉਸੇ ਤਰ੍ਹਾਂ SIP ਸਮੇਂ ਦੇ ਨਾਲ ਤੁਹਾਡੀ ਦੌਲਤ ਹੌਲੀ-ਹੌਲੀ ਵਧਾਉਂਦੇ ਹਨ।

SIP ਕਿਵੇਂ ਕੰਮ ਕਰਦਾ ਹੈ?

ਆਟੋਮੈਟਿਕ ਅਤੇ ਬਿਨਾ ਚੋਟ

- 1 ਜਦੋਂ ਤੁਸੀਂ ਇੱਕ SIP ਸੈੱਟ ਕਰ ਲੈਂਦੇ ਹੋ, ਤਾਂ ਨਿਰਧਾਰਤ ਕੀਤੀ ਰਕਮ ਤੁਹਾਡੇ ਬੈਂਕ ਖਾਤੇ ਤੋਂ ਆਪਣੇ ਆਪ ਕੱਟ ਲਈ ਜਾਂਦੀ ਹੈ ਅਤੇ ਤੈਅ ਕੀਤੇ ਅੰਤਰਾਲ ਮੁਤਾਬਕ ਤੁਹਾਡੇ ਚੁਣੇ ਹੋਏ ਮਿਊਚੁਅਲ ਫੰਡ ਸਕੀਮ ਵਿੱਚ ਨਿਵੇਸ਼ ਹੋ ਜਾਂਦੀ ਹੈ—ਇਸ ਲਈ ਕਿਸੇ ਵੀ ਹੱਥੋਂ ਕੀਤੀ ਕਾਰਵਾਈ ਦੀ ਲੋੜ ਨਹੀਂ ਹੁੰਦੀ।

ਯੂਨਿਟਾਂ ਦਾ ਸੰਗ੍ਰਹਿ

- 2 ਹਰ ਨਿਵੇਸ਼ ਨਾਲ ਮੌਜੂਦਾ ਬਾਜ਼ਾਰ ਕੀਮਤ 'ਤੇ ਮਿਊਚੁਅਲ ਫੰਡ ਸਕੀਮ ਦੇ ਯੂਨਿਟ ਖਰੀਦੇ ਜਾਂਦੇ ਹਨ। ਸਮੇਂ ਨਾਲ, ਤੁਹਾਡੇ ਚੁਣੇ ਸਮੇਂ ਅਨੁਸਾਰ ਯੂਨਿਟ ਇਕੱਠੇ ਹੁੰਦੇ ਜਾਂਦੇ ਹਨ।

ਮਾਰਕੀਟ ਦੀ ਹਲਚਲ ਸਮੇਂ ਲਾਗਤ ਦਾ ਸੰਤੁਲਨ

- 3 ਉਤਾਰ-ਚੜ੍ਹਾਵ ਵਾਲੇ ਬਾਜ਼ਾਰ ਵਿੱਚ SIP ਨਿਵੇਸ਼ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਹੋ ਸਕਦਾ ਹੈ। ਜਦੋਂ ਫੰਡ ਦੀ ਨੈੱਟ ਐਸੈੱਟ ਵੈਲਯੂ (NAV) ਘੱਟ ਹੁੰਦੀ ਹੈ, ਤਾਂ ਇੱਕੋ ਰਕਮ ਨਾਲ ਜ਼ਿਆਦਾ ਯੂਨਿਟ ਮਿਲਦੇ ਹਨ; ਜਦੋਂ NAV ਵੱਧ ਹੁੰਦੀ ਹੈ, ਤਾਂ ਘੱਟ ਯੂਨਿਟ ਖਰੀਦੇ ਜਾਂਦੇ ਹਨ। ਇਸ ਨਾਲ ਸਮੇਂ ਦੇ ਨਾਲ ਤੁਹਾਡੀ ਲਾਗਤ ਦਾ ਔਸਤ ਬਣ ਜਾਂਦਾ ਹੈ।

ਚਲੋ, ਇਸਨੂੰ ਇੱਕ ਉਦਾਹਰਨ ਨਾਲ ਸਮਝੀਏ

ਮੰਨ ਲਓ ਕਿ ਤੁਸੀਂ SIP ਰਾਹੀਂ ਹਰ ਮਹੀਨੇ ₹5,000 ਇੱਕ ਇਕੁਇਟੀ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦਾ ਫੈਸਲਾ ਕਰਦੇ ਹੋ। ਹੇਠਾਂ ਦਿੱਤਾ ਉਦਾਹਰਨ ਦਿਖਾਉਂਦਾ ਹੈ ਕਿ ਮਾਰਕੀਟ ਦੀ ਹਲਚਲ ਤੁਹਾਡੇ ਯੂਨਿਟਾਂ ਅਤੇ ਲਾਗਤ ਦੇ ਔਸਤ 'ਤੇ ਕਿਵੇਂ ਅਸਰ ਕਰਦੀ ਹੈ।

	ਮਹੀਨਾ 1	ਮਹੀਨਾ 2	ਮਹੀਨਾ 3
ਨੈੱਟ ਐਸੈੱਟ ਵੈਲਯੂ	₹50	₹40	₹60
ਮੁਹੱਈਆ ਕੀਤੇ ਯੂਨਿਟ	$₹5,000 \div ₹50 = 100$ ਯੂਨਿਟ	$₹5,000 \div ₹40 = 125$ ਯੂਨਿਟ	$₹5,000 \div ₹60 = 83.33$ ਯੂਨਿਟ

ਕੁੱਲ ਨਿਵੇਸ਼	ਕੁੱਲ ਇਕੱਠੇ ਕੀਤੇ ਯੂਨਿਟ	ਪ੍ਰਤੀ ਯੂਨਿਟ ਔਸਤ ਲਾਗਤ
₹15,000	308.33	₹48.65 ($₹15,000 \div 308.33$)

ਜਿਵੇਂ ਤੁਸੀਂ ਵੇਖ ਸਕਦੇ ਹੋ, NAV ਵਿੱਚ ਉਤਾਰ-ਚੜ੍ਹਾਵ ਦੇ ਬਾਵਜੂਦ, ਤੁਹਾਡੀ ਪ੍ਰਤੀ ਯੂਨਿਟ ਔਸਤ ਲਾਗਤ (₹48.65) ਮੌਜੂਦਾ NAV (₹60) ਨਾਲੋਂ ਘੱਟ ਹੈ।

SIP ਦੇ ਲਾਭ

ਰੂਪਏ ਲਾਗਤ ਦਾ ਔਸਤ:
ਨਿਯਮਿਤ ਨਿਵੇਸ਼ ਕਰੋ, ਕੀਮਤ ਘੱਟ ਹੋਣ 'ਤੇ ਵੱਧ ਖਰੀਦੋ, ਕੀਮਤ ਵੱਧ ਹੋਣ 'ਤੇ ਘੱਟ, ਇਸ ਤਰ੍ਹਾਂ ਪ੍ਰਤੀ ਯੂਨਿਟ ਔਸਤ ਲਾਗਤ ਘਟਦੀ ਹੈ।



ਟਾਰਗੇਟ-ਅਧਾਰਿਤ ਨਿਵੇਸ਼:
SIP ਨੂੰ ਆਪਣੇ ਟੀਚਿਆਂ ਨਾਲ ਜੋੜੋ, ਜਿਵੇਂ ਘਰ ਖਰੀਦਣਾ, ਸਿੱਖਿਆ ਜਾਂ ਰਿਟਾਇਰਮੈਂਟ।



ਕੰਪਾਊਂਡਿੰਗ ਦੀ ਤਾਕਤ:
ਪੈਸੇ ਵਧਾਉਣ ਲਈ ਮੁਨਾਫ਼ੇ ਨੂੰ ਦੁਬਾਰਾ ਨਿਵੇਸ਼ ਕਰੋ।



ਸਭ ਨਿਵੇਸ਼ਕਾਂ ਲਈ ਉਚਿਤ:
ਹਲਕੇ ਅਤੇ ਤੇਜ਼ ਰਿਸਕ ਵਾਲੇ ਨਿਵੇਸ਼ਕਾਂ ਲਈ ਵਿਕਲਪ।



ਸੁਵਿਧਾ ਅਤੇ ਆਟੋਮੇਸ਼ਨ:
ਆਟੋ-ਪਾਇਲਟ 'ਤੇ ਚੱਲਦਾ ਹੈ, ਕੋਈ ਨਿਵੇਸ਼ ਛੱਟਦਾ ਨਹੀਂ।



ਵਿਆਹਾਰਕ ਅਨੁਸ਼ਾਸਨ:
ਬਾਜ਼ਾਰ ਦੇ ਉਤਾਰ-ਚੜ੍ਹਾਵ ਦੌਰਾਨ ਤੁਰੰਤ ਫੈਸਲੇ ਕਰਨ ਤੋਂ ਬਚਾਉਂਦਾ ਹੈ।



ਲਚਕੀਲਾਪਨ:

ਆਪਣੀਆਂ ਵਿੱਤੀ ਲੋੜਾਂ ਅਨੁਸਾਰ ਕਿਸੇ ਵੀ ਸਮੇਂ ਸ਼ੁਰੂ ਕਰੋ, ਰੋਕੋ ਜਾਂ ਬਦਲੋ।

SIP ਕਿਵੇਂ ਸ਼ੁਰੂ ਕਰੀਏ

1. KYC ਪੂਰਾ ਕਰੋ:

ਮਿਊਚੁਅਲ ਫੰਡ ਨਿਵੇਸ਼ ਲਈ ਇੱਕ ਵਾਰ ਦੀ ਲੋੜ।

2. ਆਪਣੇ ਟੀਚੇ ਅਤੇ ਅਵਧੀ ਨਿਰਧਾਰਤ ਕਰੋ:

ਆਪਣਾ ਟੀਚਾ ਅਤੇ ਸਮਾਂ-ਸੀਮਾ ਪਛਾਣੋ।

3. ਕਿੰਨੀ ਰਕਮ ਨਿਵੇਸ਼ ਕਰਨੀ ਹੈ ਚੁਣੋ:

ਆਪਣੇ ਵਿੱਤੀ ਟੀਚੇ ਦੇ ਅਧਾਰ 'ਤੇ।

4. ਫੰਡ ਤੇ ਦੌਰਾਨੀ ਮਿਆਦ ਚੁਣੋ:

ਰੋਜ਼ਾਨਾ, ਮਹੀਨਾਵਾਰ, ਤਿਮਾਹੀ ਜਾਂ ਫੰਡ ਹਾਊਸ ਵੱਲੋਂ ਦਿੱਤੇ ਗਏ ਅਨੁਸਾਰ ਉਮਰ, ਖਤਰੇ ਸਹਿਣਸ਼ੀਲਤਾ, ਨਿਵੇਸ਼ ਅਵਧੀ ਆਦਿ ਦੇ ਅਧਾਰ 'ਤੇ।

5. ਦੇਖੋ ਅਤੇ ਬਦਲਾਅ ਕਰੋ:

ਸਮੇਂ-ਸਮੇਂ 'ਤੇ ਸਟੇਟਮੈਂਟ ਵੇਖੋ ਅਤੇ ਆਮਦਨੀ ਵੱਧਣ 'ਤੇ SIP ਵਧਾਓ।



SIP ਇੱਕ ਲਗਾਤਾਰ ਅਤੇ ਅਨੁਸ਼ਾਸਿਤ ਤਰੀਕਾ ਹੈ ਪੈਸਾ ਵਧਾਉਣ ਦਾ। ਨਿਯਮਿਤ ਨਿਵੇਸ਼, ਕੌਸਟ ਐਵਰੇਜਿੰਗ ਅਤੇ ਕੰਪਾਊਂਡਿੰਗ ਨਾਲ, ਬਾਜ਼ਾਰ ਦੇ ਉਤਾਰ-ਚੜ੍ਹਾਵ ਦੇ ਬਾਵਜੂਦ ਆਪਣੇ ਵਿੱਤੀ ਟੀਚੇ ਹਾਸਲ ਕਰੋ। ਪੈਸੇ ਬਣਾਉਣਾ ਇੱਕ ਲੰਬੀ ਦੌੜ ਹੈ, ਛੋਟੀ ਦੌੜ ਨਹੀਂ।

ਅੱਜ ਹੀ ਆਪਣਾ SIP ਸ਼ੁਰੂ ਕਰੋ, ਅਤੇ ਲਗਾਤਾਰ ਜਾਰੀ ਰੱਖੋ!

ਮਿਊਚੁਅਲ ਫੰਡ ਨਿਵੇਸ਼ਕਾਂ ਲਈ ਆਪਣੇ ਗਾਹਕ ਨੂੰ ਜਾਣੇ (KYC) ਪ੍ਰਕਿਰਿਆ ਪੂਰੀ ਕਰਨਾ ਜ਼ਰੂਰੀ ਹੈ। ਇਹ ਕੰਮ ਕਿਸੇ ਵੀ AMC ਦੀ ਸ਼ਾਖਾ ਜਾਂ ਅਧਿਕਾਰਤ ਪ੍ਰਾਪਤੀ ਕੇਂਦਰ 'ਤੇ ਭਰਿਆ ਹੋਇਆ KYC ਫਾਰਮ ਅਤੇ ਲਾਜ਼ਮੀ ਦਸਤਾਵੇਜ਼ਾਂ ਜਮ੍ਹਾਂ ਕਰਵਾਕੇ ਕੀਤਾ ਜਾ ਸਕਦਾ ਹੈ। KYC ਦਸਤਾਵੇਜ਼ੀ ਲੋੜਾਂ, ਪਤਾ, ਫੋਨ ਨੰਬਰ, ਬੈਂਕ ਵੇਰਵੇ ਆਦਿ ਬਦਲਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਕਿਰਪਾ ਕਰਕੇ <https://www.lcmf.com/kyc-redressal> ਵੇਖੋ। ਨਿਵੇਸ਼ਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਸਿਰਫ SEBI ਰਜਿਸਟਰਡ ਮਿਊਚੁਅਲ ਫੰਡਾਂ ਵਿੱਚ ਹੀ ਨਿਵੇਸ਼ ਕਰਨ। ਇਹਨਾਂ ਦੀ ਜਾਣਕਾਰੀ SEBI ਦੀ ਵੈੱਬਸਾਈਟ 'Intermediaries/Market Infrastructure Institutions' (<https://www.sebi.gov.in/intermediaries.html>) 'ਤੇ ਵੈਰੀਫਾਈ ਕੀਤੀ ਜਾ ਸਕਦੀ ਹੈ। ਕਿਸੇ ਵੀ ਸ਼ਿਕਾਇਤ ਜਾਂ ਗ੍ਰੀਵੈਂਸ ਨਿਵਾਰਣ ਲਈ, ਨਿਵੇਸ਼ਕ ਸੰਬੰਧਿਤ AMC ਦੇ Investor Relations Officer ਨਾਲ ਸੰਪਰਕ ਕਰ ਸਕਦੇ ਹਨ। ਜੇ AMC ਵੱਲੋਂ ਦਿੱਤਾ ਗਿਆ ਹੱਲ ਸਹਿਮਤ ਨਹੀਂ ਹੈ, ਤਾਂ ਉਹ SEBI ਕੋਲ ਜਾ ਕੇ ਆਪਣੀ ਸ਼ਿਕਾਇਤ SEBI SCORES ਪੋਰਟਲ (<https://scores.sebi.gov.in/>) 'ਤੇ ਦਰਜ ਕਰਵਾ ਸਕਦੇ ਹਨ ਅਤੇ/ਜਾਂ Online Dispute Resolution Portal (<https://smartodr.in/login>) ਰਾਹੀਂ ਸ਼ਿਕਾਇਤ ਨੂੰ ਅਗੇ ਵਧਾ ਸਕਦੇ ਹਨ।

Mutual Fund investments are subject to market risks, read all scheme related documents carefully.
ਮਿਊਚੁਅਲ ਫੰਡ ਵਿੱਚ ਨਿਵੇਸ਼ ਬਾਜ਼ਾਰ ਦੇ ਖਤਰੇ ਦੇ ਅਧੀਨ ਹੁੰਦਾ ਹੈ, ਸਾਰੀਆਂ ਸਕੀਮ ਸੰਬੰਧੀ ਦਸਤਾਵੇਜ਼ਾਂ ਧਿਆਨ ਨਾਲ ਪੜ੍ਹੋ।